

ਅੱਗ ਦੀਆਂ ਕਈ ਸਾਰੀਆਂ ਪਾਬੰਦੀਆਂ ਅਤੇ ਨਿਯਮ ਵਿਕਟੋਰੀਆ ਵਿੱਚ ਕੈਂਪਫਾਇਰਜ਼ ਅਤੇ ਬਾਰਬੀਕਿਊ, ਅੱਗ ਲਗਾ ਕੇ ਸਾੜਨ, ਵਪਾਰਕ ਅਤੇ ਹੋਰ ਗਤੀਵਿਧੀਆਂ ਦੇ ਸਬੰਧ ਵਿੱਚ ਲਾਗੂ ਹੁੰਦੇ ਹਨ।

ਅੱਗ ਲਗਾ ਕੇ ਸਾੜਨਾ

ਵਿਕਟੋਰੀਆ ਵਿੱਚ ਨਿੱਜੀ ਜ਼ਮੀਨ 'ਤੇ ਅੱਗ ਲਗਾ ਕੇ ਸਾੜਨ ਉੱਪਰ ਪਾਬੰਦੀਆਂ ਲਾਗੂ ਹੁੰਦੀਆਂ ਹਨ। ਇਹ ਪਾਬੰਦੀਆਂ ਜੰਗਲ ਦੀ ਅੱਗ ਦੀ ਸੰਭਾਵਨਾ ਨੂੰ ਘਟਾਉਣ ਲਈ ਜ਼ਰੂਰੀ ਹਨ, ਜਿਸ ਦੇ ਨਤੀਜੇ ਜੀਵਨ ਅਤੇ ਜਾਇਦਾਦ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਹਨਾਂ ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾਂਦਾ ਹੈ।

ਤੁਹਾਨੂੰ ਅੱਗ ਦੀ ਪੂਰੀ ਪਾਬੰਦੀ ਦੇ ਦਿਨਾਂ ਅਤੇ ਮੌਸਮੀ ਵਰਜਿਤ ਦੌਰ ਤੋਂ ਸੂਚੇਤ ਰਹਿਣ ਲਈ ਸਾਰੇ ਉਪਲਬਧ ਮੀਡੀਆ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਪੰਨਾ ਸਿਰਫ ਇਕ ਮਾਰਗਦਰਸ਼ਕ ਹੈ, ਪੂਰੀਆਂ ਲੋੜਾਂ ਬਾਰੇ ਹੋਰ ਵਿਸਥਾਰ ਸੰਬੰਧਤ ਕਾਨੂੰਨਾਂ ਜਾਂ ਨਿਯਮਾਂ ਵਿੱਚ ਮਿਲ ਸਕਦੇ ਹਨ।

ਸਹਾਇਤਾ ਜਾਂ ਹੋਰ ਜਾਣਕਾਰੀ ਲਈ, ਕਿਰਪਾ ਕਰਕੇ [ਸਾਡੇ ਨਾਲ ਸੰਪਰਕ ਕਰੋ](#)।

ਨੋਟ: ਰਾਜ ਦੇ ਜੰਗਲ, ਕੌਮੀ ਪਾਰਕ ਅਤੇ ਸੁਰੱਖਿਅਤ ਜਨਤਕ ਜ਼ਮੀਨ 'ਤੇ ਅੱਗ ਲਗਾ ਕੇ ਸਾੜਨ ਦੀ ਜ਼ਿੰਮੇਵਾਰੀ ਸਾਡੀ ਹੈ।

ਅੱਗ ਦੀ ਪੂਰੀ ਪਾਬੰਦੀ ਦੇ ਦਿਨਾਂ ਵਿੱਚ

ਅੱਗ ਦੀ ਪੂਰੀ ਪਾਬੰਦੀ ਦੇ ਦਿਨਾਂ ਨੂੰ, ਅੱਗ ਬਾਲ ਕੇ ਸਾੜਨ ਉੱਪਰ ਪਾਬੰਦੀ ਹੈ, ਇਸ ਲਈ ਇਸ ਦੀ ਕਿਧਰੇ ਵੀ ਇਜਾਜ਼ਤ ਨਹੀਂ ਹੈ। ਅੱਗ ਬਾਲਣ ਵਾਲਾ ਅਧਿਕਾਰ (ਪਰਮਿਟ) ਆਪਣੇ ਆਪ ਹੀ ਮੁਅੱਤਲ ਹੋ ਜਾਂਦਾ ਹੈ - ਇਸ ਨੂੰ ਅੱਗ ਬਾਲਣ ਵਾਲੀ ਅਧਿਕਾਰਤਾ ਉੱਪਰ ਦਰਸਾਇਆ ਗਿਆ ਹੈ।

ਮੌਸਮੀ - ਪਰਮਿਟ ਦੀ ਲੋੜ ਹੈ

ਜੰਗਲ (ਅੱਗ ਤੋਂ ਬਚਾਓ) ਅਧਿਨਿਯਮ 2014 ਦੇ ਤਹਿਤ ਮੌਸਮੀ ਮਨਾਹੀ ਦੇ ਸਮੇਂ ਦੌਰਾਨ ਅੱਗ ਉੱਪਰ ਪਾਬੰਦੀਆਂ ਲਾਗੂ ਹਨ।

ਹੇਠ ਲਿਖੀਆਂ ਨਗਰ ਪਾਲਿਕਾਵਾਂ ਵਿੱਚ ਇਹ ਜਨਤਕ ਜ਼ਮੀਨ ਦੇ 1.5 ਕਿਲੋਮੀਟਰ ਦੇ ਅੰਦਰ ਨਿੱਜੀ ਜ਼ਮੀਨਾਂ ਉੱਤੇ ਲਾਗੂ ਹੁੰਦੀਆਂ ਹਨ (ਅੱਗ ਦੀਆਂ ਪਾਬੰਦੀਆਂ ਅਤੇ ਅਧਿਨਿਯਮਾਂ ਦੀ ਪਰਿਭਾਸ਼ਾ ਵੇਖੋ):

- ਗਿੱਪਸਲੈਂਡ - ਬਾਅ ਬਾਅ ਸ਼ਾਇਰ, ਈਸਟ ਗਿੱਪਸਲੈਂਡ ਸ਼ਾਇਰ, ਲਾਟਰੋਬ ਸਿਟੀ, ਵੈਲਿੰਗਟਨ ਸ਼ਾਇਰ
- ਉੱਤਰੀ ਪੂਰਬੀ ਵਿਕਟੋਰੀਆ - ਐਲਪਾਈਨ ਸ਼ਾਇਰ, ਬੈਨਾਲਾ ਦਿਹਾਤੀ ਸ਼ਹਿਰ, ਇੰਡੀਗੋ ਸ਼ਾਇਰ, ਮੈਨਜ਼ਫੀਲਡ ਸ਼ਾਇਰ, ਮਿਫੈਲ ਸ਼ਾਇਰ, ਮੁਰਿੰਡੀਡੀ ਸ਼ਾਇਰ, ਸਟ੍ਰੈਥਬੋਰੀ ਸ਼ਾਇਰ, ਟੌਵੌਂਗ ਸ਼ਾਇਰ, ਵਾਂਗਰਾਟਾ ਦਿਹਾਤੀ ਸ਼ਹਿਰ, ਵੇਡੌਂਗਾ ਸ਼ਹਿਰ
- ਐਲਪਾਈਨ ਰਿਜ਼ੋਰਟਸ - ਫਾਲਜ਼ ਕਰੀਕ, ਮਾਂਊਂਟ ਬੁਲੂਰ, ਮਾਂਊਂਟ ਹੋਥਮ

ਹੋਰ ਖੇਤਰਾਂ ਵਿੱਚ ਸੀ.ਐੱਫ.ਏ. ਅਤੇ ਮਿਉਂਸਪਲ ਕੌਂਸਲਾਂ ਵੀ ਪਾਬੰਦੀਆਂ ਲਗਾ ਸਕਦੀਆਂ ਹਨ।

ਜਦੋਂ ਅਤੇ ਜਿੱਥੇ ਮੌਸਮੀ ਮਨਾਹੀ ਸਮਾਂ ਲਾਗੂ ਹੁੰਦਾ ਹੈ, ਨਿੱਜੀ ਜ਼ਮੀਨਾਂ ਉੱਪਰ ਅੱਗ ਲਗਾ ਕੇ ਸਾੜਣ ਲਈ, ਤੁਹਾਨੂੰ ਇਕ ਅਧਿਕਾਰ (ਪਰਮਿਟ) ਲਈ ਅਰਜ਼ੀ ਦੇਣ ਦੀ ਜ਼ਰੂਰਤ ਹੋਏਗੀ।

ਵਧੇਰੇ ਜਾਣਕਾਰੀ ਲਈ ਆਪਣੇ ਸਥਾਨਕ DELWP ਦੇ ਦਫਤਰ ਤੋਂ ਜਾਣਕਾਰੀ ਲਵੋ।

ਅਧਿਕਾਰਤਾ ਕੁਝ ਸ਼ਰਤਾਂ ਦੱਸੇਗੀ, ਜਿੰਨ੍ਹਾਂ ਦਾ ਤੁਹਾਨੂੰ ਪਾਲਣ ਕਰਨਾ ਜ਼ਰੂਰੀ ਹੋਵੇਗਾ ਜਿਵੇਂ ਕਿ:

- ਬਾਲਣ ਦੇ ਵਿਚਕਾਰ ਜਗ੍ਹਾ ਦੀ ਚੌੜਾਈ
- ਅੱਗ ਲਗਾਉਣ ਅਤੇ ਬੁਝਾਉਣ ਦਾ ਸਮਾਂ ਅਤੇ ਦਿਨ
- ਨਿਗਰਾਨੀ
- ਸੂਚਨਾ ਦੇਣੀ

ਇਹਨਾਂ ਦਿਨਾਂ ਨੂੰ ਅੱਗ ਲਗਾਉਣ ਦਾ ਕੋਈ ਵੀ ਅਧਿਕਾਰ ਆਪਣੇ ਆਪ ਹੀ ਮੁਅੱਤਲ ਹੋ ਜਾਂਦਾ ਹੈ:

- ਅੱਗ ਦੀ ਪੂਰੀ ਪਾਬੰਦੀ ਵਾਲੇ ਦਿਨ ਅਤੇ
- ਕੁਝ ਹੋਰ ਨਿਸ਼ਚਿਤ ਦਿਨਾਂ ਨੂੰ।

ਮੌਸਮੀ ਮਨਾਹੀ ਵਾਲੇ ਸਮੇਂ ਤੋਂ ਬਾਹਰ

ਮੌਸਮੀ ਮਨਾਹੀ ਵਾਲੇ ਸਮੇਂ ਤੋਂ ਬਾਹਰ, ਅਸੀਂ ਨਿੱਜੀ ਜ਼ਮੀਨ ਉੱਪਰ ਅੱਗ ਲਗਾ ਕੇ ਸਾੜਣ ਵਾਲੀਆਂ ਸ਼ਰਤਾਂ ਲਾਗੂ ਨਹੀਂ ਕਰਦੇ। ਤੁਸੀਂ, ਹਾਲਾਂਕਿ, ਆਪਣੀ ਅੱਗ ਦੀ ਸੁਰੱਖਿਆ ਅਤੇ ਦੇਣਦਾਰੀ ਲਈ ਅਜੇ ਵੀ ਜ਼ਿੰਮੇਵਾਰ ਹੋ, ਅਤੇ ਅੱਗ ਜਾਂ ਅੱਗ ਦੇ ਬਾਹਰ ਨਿਕਲ ਜਾਣ ਦੇ ਕਾਰਣ ਕਿਸੇ ਵੀ ਨੁਕਸਾਨ ਜਾਂ ਨਤੀਜੇ ਦੇ ਜ਼ਿੰਮੇਵਾਰ ਹੋ।

ਸੀ ਐੱਫ ਏ ਅਤੇ ਮਿਉਂਸਪਲ ਕੌਂਸਲਾਂ ਦੀਆਂ ਪਾਬੰਦੀਆਂ ਵੀ ਲਾਗੂ ਹੋ ਸਕਦੀਆਂ ਹਨ।



ਜੇ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (ਟੀ.ਆਈ.ਐਸ.) ਨਾਲ ਸੰਪਰਕ ਕਰੋ।

ਟੀ ਆਈ ਐਸ ਨੈਸ਼ਨਲ ਨੂੰ 131 450 (ਆਸਟ੍ਰੇਲੀਆ ਦੇ ਵਿੱਚ) ਉੱਪਰ ਸੰਪਰਕ ਕਰੋ ਜਾਂ www.tisnational.gov.au ਉੱਪਰ ਜਾਓ।